



ਕਿਰਾਏ ਦੇ ਬਕਾਏ ਲਈ ਸਹਾਇਤਾ (Rent Arrears Assistance)

ਜੇ ਤੁਸੀਂ ਆਪਣੀ ਕਿਰਾਇਆ ਇਸ ਲਈ ਗੁਆਉਣ ਜਾ ਰਹੇ ਹੋ ਕਿਉਂਕਿ ਤੁਸੀਂ ਆਪਣਾ ਬਾਕੀ ਰਹਿੰਦਾ ਕਿਰਾਏ ਦਾ ਬਕਾਇਆ ਨਹੀਂ ਦੇ ਸਕਦੇ, ਤਾਂ ਤੁਸੀਂ ਕਿਰਾਏ ਦੇ ਬਕਾਏ ਲਈ ਸਹਾਇਤਾ ਪ੍ਰਾਪਤ ਕਰ ਸਕਦੇ ਹੋ।

- ਤੁਹਾਨੂੰ ਇਸ ਮਦਦ ਲਈ ਯੋਗਤਾ ਪੂਰੀ ਕਰਨ ਲਈ ਬੈਨੀਫਿਟ 'ਤੇ ਹੋਣ ਦੀ ਲੋੜ ਨਹੀਂ ਹੈ।
- ਇਹ ਤੁਹਾਡੀ ਆਮਦਨ ਅਤੇ ਸੰਪਤੀਆਂ 'ਤੇ ਨਿਰਭਰ ਕਰਦੀ ਹੈ।
- ਇਹ ਇੱਕ-ਵਾਰ ਕੀਤਾ ਜਾਣ ਵਾਲਾ ਭੁਗਤਾਨ ਹੈ।
- ਤੁਹਾਨੂੰ ਪੈਸਾ ਵਾਪਸ ਕਰਨ ਦੀ ਲੋੜ ਹੋਵੇਗੀ।

ਕਿਰਾਏ ਦੇ ਬਕਾਏ ਲਈ ਸਹਾਇਤਾ ਕੌਣ ਪ੍ਰਾਪਤ ਕਰ ਸਕਦਾ ਹੈ?
ਤੁਸੀਂ ਕਿਰਾਏ ਦੇ ਬਕਾਏ ਲਈ ਸਹਾਇਤਾ ਪ੍ਰਾਪਤ ਕਰ ਸਕਦੇ ਹੋ ਜੇ:

- ਤੁਹਾਡਾ ਬਾਕੀ ਰਹਿੰਦਾ ਕਿਰਾਇਆ ਹੈ ਜਿਸ ਦਾ ਤੁਹਾਨੂੰ ਭੁਗਤਾਨ ਕਰਨ ਦੀ ਲੋੜ ਹੈ
- ਤੁਹਾਨੂੰ ਇਸ ਕਰਕੇ ਘਰੋਂ ਕੱਢਿਆ ਹੈ ਕਿਉਂਕਿ ਤੁਸੀਂ ਆਪਣਾ ਕਿਰਾਇਆ ਨਹੀਂ ਦਿੱਤਾ ਹੈ
- ਤੁਸੀਂ ਆਪਣਾ ਬਾਕੀ ਰਹਿੰਦਾ ਕਿਰਾਇਆ ਦੇਣ ਤੋਂ ਬਾਅਦ ਘਰ ਵਿੱਚ ਰਹਿ ਸਕਦੇ ਹੋ। ਮਿਸਾਲ ਲਈ:
 - ਤੁਹਾਡੀ ਕਿਰਾਏਦਾਰੀ ਛੇਤੀ ਹੀ ਸਮਾਪਤ ਨਹੀਂ ਹੋਣ ਵਾਲੀ
 - ਤੁਸੀਂ ਕਿਰਾਇਆ ਦਿੰਦੇ ਰਹਿਣ ਦਾ ਖਰਚ ਸਹਿਣ ਕਰ ਸਕਦੇ ਹੋ।
- ਤੁਸੀਂ ਕਿਰਾਏਦਾਰੀ ਸਮਝੌਤੇ ਉੱਤੇ ਦਸਤਖਤ ਕੀਤੇ ਹਨ ਜਾਂ ਤੁਸੀਂ ਪਰਿਵਾਰਕ ਹਿੰਸਾ ਕਾਨੂੰਨ (Family Violence Act) ਦੇ ਹੁਕਮ ਤਹਿਤ ਇੱਕ ਕਿਰਾਏਦਾਰ ਹੋ।

ਤੁਹਾਨੂੰ ਇਨ੍ਹਾਂ ਗੱਲਾਂ ਦੀ ਵੀ ਲੋੜ ਹੈ:

- 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ
- ਨਿਊ ਜ਼ੀਲੈਂਡ ਵਿੱਚ ਰਹਿ ਰਹੇ ਹੋ ਜਾਂ ਇੱਥੇ ਰਹਿਣਾ ਚਾਹੁੰਦੇ ਹੋ

- ਜਾਂ ਤਾਂ:

- ਇੱਕ ਨਿਊ ਜ਼ੀਲੈਂਡ ਨਾਗਰਿਕ ਹੋ, ਜਾਂ
- ਦੋ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਨਿਊ ਜ਼ੀਲੈਂਡ ਵਿੱਚ ਰਹਿ ਰਹੇ ਸਥਾਈ ਵਸਨੀਕ ਹੋ, ਜਾਂ
- ਜੈਬਸੀਕਰ ਸਪੋਰਟ ਵਰਗੇ ਮੁੱਖ ਬੈਨੀਫਿਟ ਪ੍ਰਾਪਤ ਕਰ ਰਹੇ ਹੋ।

ਇਹ ਤੁਹਾਡੀ ਆਮਦਨ ਅਤੇ ਸੰਪਤੀਆਂ ਉੱਤੇ ਵੀ ਨਿਰਭਰ ਕਰਦਾ ਹੈ।

ਤੁਸੀਂ ਕੀ ਪ੍ਰਾਪਤ ਕਰ ਸਕਦੇ ਹੋ

ਤੁਹਾਨੂੰ ਮਿਲਣ ਵਾਲੀ ਰਾਸ਼ੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨਾ ਕਿਰਾਇਆ ਦੇਣਾ ਹੈ। ਤੁਸੀਂ ਵੱਧ ਤੋਂ ਵੱਧ \$4,000 ਦੀ ਰਾਸ਼ੀ ਪ੍ਰਾਪਤ ਕਰ ਸਕਦੇ ਹੋ ਜਿਸ ਨੂੰ ਤੁਸੀਂ ਵਾਪਸ ਮੋੜਨਾ ਹੋਵੇਗਾ। ਜਦੋਂ ਤੱਕ ਅਪਵਾਦਕ ਸਥਿਤੀਆਂ ਨਾ ਹੋਣ, ਤੁਸੀਂ ਇਹ ਭੁਗਤਾਨ 12 ਮਹੀਨਿਆਂ ਵਿੱਚ ਇੱਕ ਵਾਰੀ ਪ੍ਰਾਪਤ ਕਰ ਸਕਦੇ ਹੋ।

ਜੇ ਕਿਰਾਏ ਦੇ ਬਕਾਏ ਲਈ ਸਹਾਇਤਾ ਦੀ ਤੁਹਾਡੀ ਅਰਜ਼ੀ ਪ੍ਰਵਾਨ ਕਰ ਲਈ ਜਾਂਦੀ ਹੈ, ਤਾਂ ਅਸੀਂ ਆਮ ਤੌਰ ਤੇ ਕਿਰਾਏ ਦੇ ਬਕਾਏ ਦਾ ਭੁਗਤਾਨ ਤੁਹਾਡੇ ਮਕਾਨ ਮਾਲਕ ਨੂੰ ਕਰਦੇ ਹਾਂ।

ਦਰਖਾਸਤ ਕਿਵੇਂ ਦੇਣੀ ਹੈ

- 0800 559 009 'ਤੇ ਸਾਨੂੰ ਕਾਲ ਕਰੋ।
- ਜੇ ਤੁਸੀਂ NZ (ਐੱਨ.ਜ਼ੈੱਡ) ਸੁਪਰ ਜਾਂ ਵੈਟਰਨ ਪੈਨਸ਼ਨ ਪ੍ਰਾਪਤ ਕਰ ਰਹੇ, ਤਾਂ 0800 552 002 'ਤੇ ਕਾਲ ਕਰੋ
- ਜੇ ਤੁਸੀਂ ਸਟੂਡੈਂਟ ਅਲਾਊਂਸ ਜਾਂ ਸਟੂਡੈਂਟ ਲੋਨ ਲੈਂਦੇ ਹੋ, ਤਾਂ 0800 88 99 00 'ਤੇ ਸਟੱਡੀਲਿੰਕ (StudyLink) ਨੂੰ ਕਾਲ ਕਰੋ

ਅਸੀਂ ਤੁਹਾਡੀ ਸਥਿਤੀ ਬਾਰੇ ਗੱਲ ਕਰਾਂਗੇ ਅਤੇ ਤੁਹਾਡੇ ਵੱਲੋਂ ਦਰਖਾਸਤ ਦਿੱਤੇ ਜਾਣ ਲਈ ਅਪੋਇੰਟਮੈਂਟ ਬੁੱਕ ਕਰਾਂਗੇ।

ਹੋਰ ਪਤਾ ਕਰੋ

www.workandincome.govt.nz/rentarrears